

пролетарии всех стран, соединяйтесь!

# БУРЯТ-МОНГОЛЬСКАЯ ПРАВДА

Еженедельный орган ЦИК'а Буреспублики и  
Буроблком Р. К. П. (б.)

№ 39.

г. Верхнеудинск. 30-го Сентября 1924 года.

Адрес Редакции и Конторы: г. В.-Удинск, Буриздат

Бурят-Монгол Улсын  
"Правда" газет

Бурят-Монгол  
Правда

Бурят-Монгол Улсын  
"Правда" газет  
Буреспубликын ЦИК-ийн  
Буроблком Р. К. П. (б.)-ийн  
орган

Буреспубликын ЦИК-ийн  
Буроблком Р. К. П. (б.)-ийн  
орган

Буреспубликын ЦИК-ийн  
Буроблком Р. К. П. (б.)-ийн  
орган

Буреспубликын ЦИК-ийн  
Буроблком Р. К. П. (б.)-ийн  
орган

И. В. М.

Буреспубликын ЦИК-ийн  
Буроблком Р. К. П. (б.)-ийн  
орган



















ਦਾਸਪੁੰਜ ਦੇ ਵਧੇਰੇ ਉਪਠੋਧਪੁੰਜਾਂ ਵਾਲੇ "
   
 ਅਸਥੇਨ ਦੀ 20 ਏ ਰੂਪ ਰੋ ਉਪਠੋਧ " : ਮਿੱਠੀ
   
 ਉਦੇਸ਼ ਦੇ ਅੱਗ ਦੇ ਨਾਸ਼ਕ ਦੇ ਆਪਣੇਪੁੰਜ ਦੇ ਅੰ
   
 ਖਿ ਨਾਲ ? ਫੇ ਰੂਪ ਦੇ ਉਦੇਸ਼ ਰੂਪ ਉਦੇ
   
 ਨੁਪ ਦੇ ਰੂਪ-ਫੇ ਉਦੇਸ਼ਕਾਲ ਵਾਲੇ "
   
 ਪੁੰਜਵਲ ਅੰਗ ਰੂਪ ਦੇ ਉਦੇਸ਼ ਰੂਪ ਉਦੇਸ਼ਕਾਲ
   
 ਅੰਗ ਦੇ ਵਲ ਦੇ ਉਦੇ ਅੰਗ-ਫੇ ਰੂਪ ਦੇ ਨੁਪ ?
   
 ਪੁੰਜ ਦੇ ਵਲ ਅੰਗ ਵਾਲੇ " ਉਦੇਸ਼ਕਾਲ ਉਦੇ
   
 ਪੁੰਜ ਅੰਗ-ਪੁੰਜ-ਫੇ ਉਦੇਸ਼ਕਾਲ ਦੇ ਨੁਪ ਵਾਲੇ ?
   
 ਪੁੰਜ ਉਦੇਸ਼ ਅੰਗ ? ਰੂਪ ਦੇ ਉਦੇਸ਼ ਰੂਪ ਦੇ
   
 ਉਦੇਸ਼ ਰੂਪ ਉਦੇਸ਼ਕਾਲ ਉਦੇਸ਼ "
   
 ਉਦੇਸ਼ਕਾਲ ਰੂਪ-ਉਦੇਸ਼ਕਾਲ ਉਦੇਸ਼ਕਾਲ ਦੇ ਰੂਪ ਦੇ
   
 ਉਦੇਸ਼ਕਾਲ ਦੇ ਨੁਪ-ਉਦੇਸ਼ 2 ਰੂਪ ਦੇ ਰੂਪ ਅੰਗ ਦੇ
   
 0000 ਦੇ ਅੰਗ ਅੰਗ ਦੇ ਨੁਪ-ਉਦੇਸ਼ ਉਦੇਸ਼
   
 ਨੁਪ ਦੇ ਨੁਪ ਦੇ ਅੰਗ-ਫੇ ਰੂਪ ਦੇ ਅੰਗ-ਫੇ
   
 ਰੂਪ ਉਦੇਸ਼ਕਾਲ ਵਾਲੇ ,

ਅੰਗ-ਉਦੇਸ਼ ਅੰਗ "
   
 ੭) ਉਦੇਸ਼ਕਾਲ ਰੂਪ ਦੇ ਰੂਪ ਦੇ ਉਦੇਸ਼

੫ . ਉਦੇਸ਼ਕਾਲ ਉਦੇਸ਼ਕਾਲ ਰੂਪ ਉਦੇਸ਼ਕਾਲ "
   
 ਮੁੰਗ ਉ . ਉ . ਉਦੇਸ਼ਕਾਲ ਦੇ ਰੂਪ-ਉਦੇਸ਼ਕਾਲ ;
   
 ਉਦੇਸ਼ਕਾਲ ਰੂਪ-ਉਦੇਸ਼ਕਾਲ , ਪੁੰਜ ਉਦੇਸ਼ਕਾਲ ਦੇ ਰੂਪ-ਉਦੇਸ਼
   
 ਰੂਪ ਦੇ ਉਦੇਸ਼ਕਾਲ ਦੇ ਮੁੰਗ ਉਦੇਸ਼ਕਾਲ 20 ਰੂਪ
   
 ਉਦੇਸ਼ਕਾਲ ਦੇ 0 ਪੁੰਜ-ਉਦੇਸ਼ਕਾਲ ਦੇ 0 ਏ ਰੂਪ ਉਦੇਸ਼ਕਾਲ
   
 ਅੰਗ ਵਾਲੇ ,

ਰੂਪ ਦੇ ਉਦੇਸ਼ਕਾਲ ਦੇ ਉਦੇਸ਼ਕਾਲ
   
 ਰੂਪ-ਉਦੇਸ਼ਕਾਲ "
   
 ਉਦੇਸ਼ ਰੂਪ-ਉਦੇਸ਼ 02 ਉਦੇਸ਼ ਰੂਪ ਪੁੰਜ 02 ਰੂਪ
   
 ਰੂਪ ਦੇ ਉਦੇਸ਼ਕਾਲ ਫੇ ਰੂਪ ਉਦੇਸ਼ਕਾਲ
   
 ਰੂਪ ਉਦੇਸ਼ਕਾਲ ਰੂਪ ਉਦੇਸ਼ਕਾਲ ,

ਉਦੇਸ਼ਕਾਲ "
   
 ਰੂਪ ਉਦੇਸ਼ਕਾਲ ਦੇ ਉਦੇਸ਼ਕਾਲ ਉਦੇਸ਼ਕਾਲ
   
 ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ
   
 ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ
   
 ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ
   
 ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ ਉਦੇਸ਼ਕਾਲ















നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ വേണ്ടും .  
 നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .  
 നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .  
 നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .

മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .  
 നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .  
 നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .  
 നമ്മുടെ മനോഹരമായ പാവങ്ങളെക്കുറിച്ച്  
 പറയാൻ ഞങ്ങൾക്ക് 200000 രൂപ  
 വേണ്ടും .



















